

Joel

ਯੋਏਲ

ਭੂਮਿਕਾ

ਨਬੀ ਯੋਏਲ ਦੇ ਜੀਵਨ ਦੇ ਬਾਰੇ ਬਹੁਤ ਹੀ ਘੱਟ ਗੱਲਾਂ ਦੀ ਜਾਣਕਾਰੀ ਹੈ, ਅਤੇ ਇਸ ਗੱਲ ਦੀ ਵੀ ਕੋਈ ਜਾਣਕਾਰੀ ਨਹੀਂ ਕਿ ਉਸ ਦਾ ਜਨਮ ਅਤੇ ਮੌਤ ਕਦੋਂ ਹੋਈ। ਅਜਿਹਾ ਖਰਤੀਤ ਹੁੰਦਾ ਹੈ ਕਿ ਇਹ ਖੁਸ਼ਹਾਲੀ ਲਗਭਗ ਚੌਥੀ ਜਾਂ ਚੌਥਵੀਂ ਸਦੀ ਈ. ਪੂ. ਵਿੱਚ ਲਿਖੀ ਗਈ ਸੀ, ਜਦ ਫਾਰਸੀ ਸਾਮਰਾਜ ਸੱਤਾ ਵਿੱਚ ਸੀ। ਯੋਏਲ ਨੇ ਟਿੱਡੀਆਂ ਦੇ ਭਿਆਨਕ ਹਮਲੇ ਅਤੇ ਇੱਕ ਵਿਨਾਸ਼ਕਾਰੀ ਕਾਲ ਦਾ ਵਰਣਨ ਕੀਤਾ ਹੈ। ਇਨ੍ਹਾਂ ਘਟਨਾਵਾਂ ਵਿੱਚ ਉਹ 'ਯਰੁਭੂ ਦਾ ਦਿਨ' ਆਉਣ ਦੇ ਨਿਸ਼ਚਿਤ ਵੇਖਦਾ ਹੈ, ਇਹ ਇੱਕ ਅਜਿਹਾ ਸਮਾਂ ਹੋਵੇਗਾ ਜਦ ਯਰੁਭੂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜੋ ਉਸ ਦੀ ਧਾਰਮਿਕ ਇੱਛਾ ਦਾ ਵਿਰੋਧ ਕਰਦੇ ਹਨ। ਲੋਕਾਂ ਨੂੰ ਤੋਬਾ ਕਰਨ ਲਈ ਯਰੁਭੇਸੂਰ ਦੀ ਬੁਲਾਗਟ ਅਤੇ ਉਸ ਦੇ ਲੋਕਾਂ ਲਈ ਖੁਸ਼ਹਾਲੀ ਮਥਾਧਨਾ ਅਤੇ ਬਰਕਤ ਦੇਣ ਦੇ ਉਸ ਦੇ ਵਾਕਿਆਂ ਦੇ ਨਬੀ ਦੂਜਿਆਂ ਤੋਂ ਖੁਸ਼ੀਆਂ ਦਿੰਦਾ ਹੈ। ਇੱਕ ਵਾਕਿਆਂ ਦਾ ਖ਼ਾਮ ਤੌਰ ਤੇ ਯਿਯਾਨ ਦੇਣ ਯੋਗ ਹੈ ਕਿ ਯਰੁਭੇਸੂਰ ਆਪਣਾ ਆਤਮਾ ਸਾਰੇ ਮਨੁੱਖਾਂ, ਇਸਤਰੀਆਂ ਅਤੇ ਖੁਸ਼ੀਆਂ, ਜ਼ੁਆਨਾਂ ਅਤੇ ਬਚੁਰਗਾਂ ਉੱਤੇ ਵਗਾਵੇਗਾ।

ਮੁੱਖ-ਚੇਖਾ

ਟਿੱਡੀਆਂ ਦਾ ਹਮਲਾ 1:1-2:17

ਖੁਸ਼ਹਾਲੀ ਦਾ ਵਾਕਿਆਂ 2:18-27

ਯਰੁਭੂ ਦਾ ਦਿਨ 2:28-3:21

ਯੋਏਲ ਦੀ ਘਾਣੀ ਜਿਹੜੀ ਯਰੁਭੇਸੂਰ ਦੇ ਖੁੱਤਰ ਯੋਏਲ ਨੂੰ ਆਈ, -

ਟਿੱਡੀਆਂ ਦੁਆਰਾ ਵਿਨਾਸ਼

੨ ਜੇ ਬਚੁਰਗੋ, ਇਹ ਸੁਣੋ, ਦੇਸ ਦੇ ਸਾਰੇ ਵਾਸੀਓ, ਕੰਨ ਲਾਓ! ਕੀ ਤੁਹਾਡੇ ਦਿਨਾਂ ਵਿੱਚ, ਜਾਂ ਤੁਹਾਡੇ ਖਿਉ-ਦਾਦਿਆਂ ਦੇ ਦਿਨਾਂ ਵਿੱਚ ਅਜਿਹਾ ਹੋਇਆ? ੩ ਇਹ ਦੇ ਵਿਖੇ ਤੁਸੀਂ ਆਪਣੇ ਖੁੱਤਰਾਂ ਨੂੰ ਅਤੇ ਤੁਹਾਡੇ ਖੁੱਤਰ ਆਪਣੇ ਖੁੱਤਰਾਂ ਨੂੰ, ਉਹਨਾਂ ਦੇ ਖੁੱਤਰ ਆਪਣੀ ਅਗਲੀ ਖੀੜ੍ਹੀ ਨੂੰ ਖੋਲ੍ਹ ਕੇ ਦੱਸਣ।

੪ ਜੇ ਛੋਟੀ ਟਿੱਡੀ ਤੋਂ ਬਚਿਆ, ਉਹ ਵੱਡੀ ਟਿੱਡੀ ਖਾ ਗਈ, ਜੇ ਵੱਡੀ ਟਿੱਡੀ ਤੋਂ ਬਚਿਆ, ਉਹ ਟਧੂਸੀ ਖਾ ਟਿੱਡੀ ਖਾ ਗਈ, ਜੇ ਟਧੂਸੀ ਖਾ ਟਿੱਡੀ ਤੋਂ

ਬਚਿਆ, ਉਹ ਗੂੰਝਾ ਫੇਰ ਟਿੱਡੀ ਖਾ ਗਈ ! ੫) ਜੇ ਮਤਵਾਲਿਓ, ਜਾਗੋ ਆ ਤੇ ਰੋਵੋ !
 ਤੁਸੀਂ ਸਾਰੇ ਜੋ ਮਯ ਦੇ ਖਿਆਰੜ ਹੋ, ਨਵੀਂ ਮਯ ਦੇ ਰਾਰਨ ਭੁੱਬਾਂ ਮਾਰੋ, ਉਹ ਤਾਂ
 ਤੁਹਾਡੇ ਮੂੰਹ ਤੋਂ ਦੂਰ ਰਹ ਦਿੱਤੀ ਗਈ ਹੈ !

੬) ਰਿਉਂ ਜੋ ਮੇਰੇ ਦੇਸ ਉੱਤੇ ਇੱਕ ਰੋਮ ਚੜ੍ਹ ਗਈ ਹੈ, ਉਹ ਬਲਵੰਤ ਆ ਤੇ
 ਆਣਗਿਣਤ ਹੈ, ਉਹ ਦੇ ਦੰਦ ਬਬਰ ਮੇਰ ਦੇ ਦੰਦ ਹਨ, ਉਹ ਦੀਆਂ ਦਾੜ੍ਹਾਂ ਮੇਰਨੀ
 ਦੀਆਂ ਹਨ । ੭) ਉਸ ਨੇ ਮੇਰੇ ਅੰਗੂਰੀ ਬਾਗ ਨੂੰ ਉਜਾੜ ਕੇ ਰੱਖ ਦਿੱਤਾ, ਉਸ ਨੇ
 ਮੇਰੇ ਹੰਜੀਰ ਦੇ ਰੁੱਖਾਂ ਨੂੰ ਤੋੜ ਸੁੱਟਿਆ, ਉਸ ਨੇ ਉਹ ਦੀ ਛਿੱਲ ਲਾਗ ਕੇ ਸੁੱਟ ਦਿੱਤੀ,
 ਉਹ ਦੀਆਂ ਟਹਿਣੀਆਂ ਚਿੱਟੀਆਂ ਨਿੱਕਲ ਆਈਆਂ ਹਨ ।

੮) ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ
 ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ ! ੯) ਮੈਂਦੇ ਦੀਆਂ ਭੇਟਾਂ ਆ ਤੇ ਪੀਣ ਦੀਆਂ
 ਭੇਟਾਂ ਆਗੇਵਾਹ ਦੇ ਭਵਨ ਵਿੱਚ ਆਉਣੀਆਂ ਬੰਦ ਹੋ ਗਈਆਂ ਹਨ, ਆਗੇਵਾਹ
 ਦੇ ਜਾਜਰ ਆ ਤੇ ਸੇਵਕ ਵਿਰਲਾਧ ਰਹਦੇ ਹਨ । ੧੦) ਖੇਤ ਉਜੜ ਗਏ, ਜਮੀਨ
 ਵਿਰਲਾਧ ਰਹਦੀ ਹੈ, ਰਿਉਂ ਜੋ ਅੰਨ ਉਜੜ ਗਿਆ ਹੈ, ਨਵੀਂ ਮਯ ਮੁੱਕ ਗਈ ਆ ਤੇ
 ਤੇਲ ਜਾਂਦਾ ਰਿਹਾ ।

੧੧) ਗਲੀਓ, ਸਰਮਿੰਦੇ ਹੋਵੋ ! ਜੇ ਬਾਗਬਾਨੇ, ਰਣਕ ਆ ਤੇ ਜੋਂ ਦੇ ਰਾਰਨ ਯਾਗਾਂ
 ਮਾਰੋ, ਰਿਉਂ ਜੋ ਖੇਤ ਦੀ ਫਸਲ ਨਾਮ ਹੋ ਗਈ ਹੈ ! ੧੨) ਅੰਗੂਰ ਦੀ ਵਾੜੀ ਸੁੱਕਦੀ
 ਜਾਂਦੀ ਹੈ, ਹੰਜੀਰ ਦਾ ਰੁੱਖ ਮੁਰੜਾ ਗਿਆ ਹੈ, ਅਨਾਰ, ਖਜੂਰ, ਮੋਬ ਸਗੋਂ ਖੇਤ ਦੇ
 ਸਾਰੇ ਰੁੱਖ ਸੁੱਕ ਗਏ ਹਨ, ਆ ਤੇ ਖੁਸ਼ੀ ਨੇ ਆਦਮ ਵੰਸ ਨੂੰ ਤਿਆਗ ਦਿੱਤਾ ਹੈ !

੧੩) ਜੇ ਜਾਜਰੇ, ਆਪਣੇ ਲੱਕ ਉੱਤੇ ਟਾਟ ਬੰਨ੍ਹ ਕੇ ਆ ਤੇ ਵਿਰਲਾਧ ਰਹੇ, ਜੇ
 ਜਗਵੇਦੀ ਦੇ ਸੇਵਕੇ, ਯਾਗਾਂ ਮਾਰੋ, ਜੇ ਮੇਰੇ ਪਰਮੇਸੁਰ ਦੇ ਸੇਵਕੇ, ਅੰਦਰ ਜਾਓ
 ਆ ਤੇ ਟਾਟ ਵਿੱਚ ਗਾਤ ਕੱਟੋ, ਰਿਉਂ ਜੋ ਤੁਹਾਡੇ ਪਰਮੇਸੁਰ ਦੇ ਭਵਨ ਵਿੱਚ ਮੈਂਦੇ ਦੀ
 ਭੇਟ ਆ ਤੇ ਪੀਣ ਦੀ ਭੇਟ ਆਉਣੀ ਬੰਦ ਹੋ ਗਈ ਹੈ !

੧੪) ਪਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ, ਬਜ਼ੁਰਗਾਂ ਨੂੰ ਆ ਤੇ ਦੇਸ ਦੇ
 ਸਾਰੇ ਵਾਸੀਆਂ ਨੂੰ, ਆਗੇਵਾਹ ਆਪਣੇ ਪਰਮੇਸੁਰ ਦੇ ਭਵਨ ਵਿੱਚ ਇਕੱਠਾ ਕਰੋ
 ਆ ਤੇ ਆਗੇਵਾਹ ਦੇ ਅੱਗੇ ਦੁਹਾਈ ਦਿਓ !

੧੫) ਗਾਇ ਉਸ ਦਿਨ ਨੂੰ ! ਰਿਉਂ ਜੋ ਆਗੇਵਾਹ ਦਾ ਦਿਨ ਤਾਂ ਨੇੜੇ ਹੈ, ਉਹ ਸਰਬ
 ਸਰਤੀਮਾਨ ਵੱਲੋਂ ਬਰਬਾਦੀ ਵਾਂਗੂੰ ਆ ਰਿਹਾ ਹੈ ! ੧੬) ਕੀ ਸਾਡੇ ਵੇਖਦਿਆਂ
 ਭੋਜਨ ਵਸਤਾਂ ਨਾਮ ਨਹੀਂ ਹੋ ਗਈਆਂ, ਆ ਤੇ ਅੰਨਦ ਆ ਤੇ ਖੁਸ਼ੀ ਸਾਡੇ ਪਰਮੇਸੁਰ
 ਦੇ ਭਵਨ ਤੋਂ ਮੁੱਕ ਨਹੀਂ ਗਿਆ ?

੧੭) ਬੀਜ ਖਿੱਟੀ ਦੇ ਛੇਲਿਆਂ ਦੇ ਗੇਠ ਸੜਦੇ ਜਾਂਦੇ ਹਨ, ਖੇਤ ਵਿਰਾਨ ਪਏ
 ਹਨ, ਭੰਡਾਰ ਖਰ ਟੁੱਟੇ ਪਏ ਹਨ, ਰਿਉਂ ਜੋ ਫਸਲ ਸੁੱਕ ਗਈ ਹੈ । ੧੮) ਪਸੁ ਰਿਵੇਂ

ਯੋਗ ਦੇ ਗਨ ! ਬਲਦਾਂ ਦੇ ਵੱਗ ਰਿਵੇਂ ਬੇਚੈਨ ਹੋਏ ਖਏ ਗਨ ! ਰਿਉਂ ਜੋ ਉਗਨਾਂ ਦੇ ਲਈ ਰੋਈ ਚਾਰਗਾਹ ਨਹੀਂ ਹੈ, ਗਾਂ, ਭੇਡਾਂ ਦੇ ਟਿੱਜੜ ਵੀ ਦੁਖੀ ਗਨ ।

੧੯ ਜੇ ਯਹੋਵਾਹ, ਮੈਂ ਤੇਰੇ ਯੋਗੇ ਖੁਰਾਕਦਾ ਗਾਂ, ਰਿਉਂ ਜੋ ਯੋਗ ਨੇ ਉਜਾੜ ਦੀਆਂ ਚਾਰਗਾਹਾਂ ਨੂੰ ਖਾ ਲਿਆ ਹੈ, ਲੰਬ ਨੇ ਖੇਤ ਦੇ ਮਾਰੇ ਖੁੱਖਾਂ ਨੂੰ ਮਾੜ ਦਿੱਤਾ ਹੈ । ੨੦ ਖੇਤ ਦੇ ਖਸੂ ਤੇਰੇ ਵੱਲ ਹੁੰਦੇ ਗਨ, ਰਿਉਂ ਜੋ ਨਦੀਆਂ ਦਾ ਧਾਣੀ ਮੁੱਕ ਗਿਆ, ਯਾਤੇ ਯੋਗ ਨੇ ਉਜਾੜ ਦੀਆਂ ਚਰਗਾਹਾਂ ਨੂੰ ਭਸਮ ਕਰ ਦਿੱਤਾ ਹੈ ।

੨

ਟਿੱਡੀਆਂ ਖਰਬੂ ਦੇ ਦਿਨ ਦੀ ਚੇਤਾਵਨੀ ਦੇ ਰੂਪ ਵਿੱਚ

੧ ਮੀਯੋਨ ਵਿੱਚ ਤੁਰਹੀ ਫੂਰੇ ! ਮੇਰੇ ਖਵਿੱਤਰ ਖਗੜ ਉੱਤੇ ਮਾਂਗ ਖਿੱਚ ਦੇ ਫੂਰੇ ! ਦੇਸ ਦੇ ਮਾਰੇ ਵਾਸੀ ਰੰਬਣ, ਰਿਉਂ ਜੋ ਯਹੋਵਾਹ ਦਾ ਦਿਨ ਯਾ ਰਿਹਾ ਹੈ, ਮਗੋਂ ਨੇੜੇ ਹੀ ਹੈ ! ੨ ਉਗ ਗਨੇਰੇ ਯਾਤੇ ਯੋਯਕਾਰ ਦਾ ਦਿਨ, ਮਗੋਂ ਬੱਦਲ ਯਾਤੇ ਖੁੱਖ ਗਨੇਰੇ ਦਾ ਦਿਨ ਹੈ ! ਜਿਵੇਂ ਸਵੇਰ ਦੀ ਰੋਸ਼ਨੀ ਫੈਲਦੀ ਹੈ, ਉਸੇ ਤਰ੍ਹਾਂ ਖਗੜਾਂ ਉੱਤੇ ਟਿੱਕ ਵੱਡੀ ਯਾਤੇ ਤਕੜੀ ਰੋਮ ਫੈਲੀ ਹੋਈ ਹੈ, ਉਗਨਾਂ ਵਰਗੇ ਸਨਾਤਨ ਕਾਲ ਤੋਂ ਨਹੀਂ ਹੋਏ, ਫੇਰ ਯੋਗੋ ਨੂੰ ਖੀੜੀਓ ਖੀੜੀ ਮਾਲਾਂ ਤੱਕ ਨਹੀਂ ਹੋਣਗੇ !

੩ ਉਗਨਾਂ ਦੇ ਯੋਗੋ-ਯੋਗੋ ਯੋਗ ਭਸਮ ਕਰਦੀ ਜਾਂਦੀ ਹੈ, ਉਗਨਾਂ ਦੇ ਖਿੱਛੇ ਲੰਬ ਮਾੜਦੀ ਜਾਂਦੀ ਹੈ । ਉਗਨਾਂ ਦੇ ਯੋਗੋ ਦਾ ਦੇਸ ਯਾਦਨ ਦੇ ਖਾਗ ਵਰਗਾ ਹੈ, ਖਰ ਉਗਨਾਂ ਦੇ ਖਿੱਛੇ ਵਿਰਾਨ ਉਜਾੜ ਹੈ ! ਉਗਨਾਂ ਤੋਂ ਕੁਝ ਵੀ ਨਹੀਂ ਬਚਦਾ ।

੪ ਉਗਨਾਂ ਦਾ ਰੂਪ ਖੋੜਿਆਂ ਦੇ ਰੂਪ ਵਰਗਾ ਹੈ, ਉਗ ਜੰਗੀ ਖੋੜਿਆਂ ਵਾਂਗੂੰ ਦੌੜਦੇ ਗਨ । ੫ ਉਗ ਖਗੜਾਂ ਦੀਆਂ ਚੋਟੀਆਂ ਉੱਤੇ ਰਬਾਂ ਦੇ ਚੱਲਣ ਦੇ ਸੋਰ ਵਾਂਗੂੰ ਕੁੱਦਦੇ ਗਨ ਯਾਤੇ ਯੋਗ ਦੀ ਲੰਬ ਵਾਂਗੂੰ ਗਨ, ਜਿਹੜੀ ਖਰਾਲੀ ਨੂੰ ਭਸਮ ਕਰਦੀ ਹੈ, ਜਿਵੇਂ ਬਲਵੰਤ ਲੋਕ ਲੜਾਈ ਲਈ ਕਤਾਰਾਂ ਬੰਨ੍ਹਦੇ ਗਨ !

੬ ਉਗਨਾਂ ਦੇ ਯੋਗੋ ਲੋਕ ਤੜਫ ਉੱਠਦੇ ਗਨ, ਮਾਰੇ ਮੂੰਗ ਖੀਲੇ ਖੈ ਜਾਂਦੇ ਗਨ । ੭ ਉਗ ਸੂਰਮਿਆਂ ਵਾਂਗੂੰ ਦੌੜਦੇ ਗਨ, ਉਗ ਯੋਯਿਆਂ ਵਾਂਗੂੰ ਸਹਿਰਥਨਾਹ ਉੱਤੇ ਚੜ੍ਹਦੇ ਗਨ, ਉਗ ਯਾਥੇ ਯਾਥਣੇ ਰਾਹ ਉੱਤੇ ਤੁਰਦੇ ਗਨ, ਉਗਨਾਂ ਵਿੱਚੋਂ ਰੋਈ ਯਾਥਣੀ ਕਤਾਰ ਤੋਂ ਖਾਹਰ ਨਹੀਂ ਤੁਰਦਾ । ੮ ਰੋਈ ਯਾਥਣੇ ਮਾਥੀ ਨੂੰ ਨਹੀਂ ਖੱਕਦਾ, ਹਰੇਕ ਯਾਥਣੇ ਰਾਹ ਉੱਤੇ ਤੁਰਦਾ ਹੈ, ਉਗ ਸਮਤਰਾਂ ਨੂੰ ਚੀਰ ਕੇ ਲੰਬ ਜਾਂਦੇ ਗਨ, ਯਾਤੇ ਉਗਨਾਂ ਦੀ ਕਤਾਰ ਨਹੀਂ ਟੁੱਟਦੀ । ੯ ਉਗ ਸਹਿਰ ਉੱਤੇ ਟੁੱਟ ਖੈਂਦੇ ਗਨ, ਉਗ ਸਹਿਰਥਨਾਹ ਉੱਤੇ ਦੌੜਦੇ ਗਨ, ਉਗ ਚੋਰਾਂ ਵਾਂਗੂੰ ਖਿੜਕੀਆਂ ਗਾਹੀ ਘਰਾਂ ਵਿੱਚ ਵੜ ਜਾਂਦੇ ਗਨ !

੧੦ ਉਗਨਾਂ ਦੇ ਅੱਗੇ ਧਰਤੀ ਹਿੱਲਦੀ ਹੈ, ਅਰਾਮ ਰੰਬਦਾ ਹੈ । ਸੂਰਜ ਤੇ ਚੰਦ ਰਾਲੇ ਹੋ ਜਾਂਦੇ ਹਨ ਅਤੇ ਤਾਰੇ ਆਪਣੀ ਚਮਕ ਦੇਣੀ ਬੰਦ ਕਰ ਦਿੰਦੇ ਹਨ ।
 ੧੧ ਯਹੋਵਾਹ ਆਪਣੀ ਅਵਾਜ਼ ਆਪਣੀ ਫੌਜ ਦੇ ਮਾਹਮਣੇ ਗਜ਼ਾਉਂਦਾ ਹੈ, ਕਿਉਂ ਜੋ ਉਹ ਦੀ ਛਾਉਣੀ ਬਹੁਤ ਹੀ ਵੱਡੀ ਹੈ, ਜੋ ਉਹ ਦਾ ਗੁਰਮ ਮੰਨਦਾ ਹੈ ਉਹ ਬਲਵਾਨ ਹੈ, ਕਿਉਂ ਜੋ ਯਹੋਵਾਹ ਦਾ ਦਿਨ ਮਹਾਨ ਅਤੇ ਭਿਆਨਕ ਹੈ ! ਕੌਣ ਉਸ ਨੂੰ ਮਹਿ ਮਰਦਾ ਹੈ ?

ਤੋਧਾ ਕਰਨ ਲਈ ਬੁਲਾਹਟ

੧੨ ਧਰ ਗੁਣ ਵੀ, ਯਹੋਵਾਹ ਦਾ ਵਾਰ ਹੈ, ਵਰਤ ਰੱਖ ਕੇ ਮੈਂਦੇ ਹੋਏ ਅਤੇ ਛਾਤੀ ਖਿੱਟਦੇ ਹੋਏ ਆਪਣੇ ਮਾਰੇ ਦਿਲ ਨਾਲ ਮੇਰੇ ਵੱਲ ਮੁੜੇ ।
 ੧੩ ਆਪਣੇ ਬਸਤਰ ਨਹੀਂ ਮਗੋਂ ਆਪਣੇ ਦਿਲਾਂ ਨੂੰ ਧਾੜ ਕੇ ਯਹੋਵਾਹ ਆਪਣੇ ਧਰਮੇਸੁਰ ਵੱਲ ਮੁੜੇ, ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ, ਕਰੋਧ ਵਿੱਚ ਘੋਰਜੀ, ਭਲਿਆਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ ।
 ੧੪ ਕੀ ਜਾਣੀਏ ਭਈ ਉਹ ਮੁੜੇ ਅਤੇ ਪਛਤਾਵੇ ਅਤੇ ਆਪਣੇ ਖਿੱਛੇ ਬਰਕਤ ਛੱਡ ਜਾਵੇ, ਤਾਂ ਜੋ ਮੈਂਦੇ ਦੀ ਭੇਟ ਅਤੇ ਖੀਣ ਦੀ ਭੇਟ ਤੁਹਾਡੇ ਧਰਮੇਸੁਰ ਯਹੋਵਾਹ ਲਈ ਹੋਣ ?

੧੫ ਮੀਯੋਨ ਵਿੱਚ ਤੁਰਹੀ ਫੂਕੇ ! ਧਵਿੱਤਰ ਵਰਤ ਰੱਖੋ, ਮਹਾਂ-ਸਭਾ ਬੁਲਾਓ !
 ੧੬ ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਧਵਿੱਤਰ ਕਰੋ, ਬਚੁਰਗਾਂ ਨੂੰ ਮੱਦੋ, ਨਿਯਾਇਕਾਂ ਨੂੰ, ਮਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਜਾਵੇ !

੧੭ ਡਿਉੜੀ ਅਤੇ ਜਗਵੇਦੀ ਦੇ ਵਿਚਕਾਰ ਜਾਜਰ, ਯਹੋਵਾਹ ਦੇ ਮੇਵਰ ਰੋਣ ਅਤੇ ਆਖਣ, ਹੇ ਯਹੋਵਾਹ, ਆਪਣੀ ਧਰਜਾ ਨੂੰ ਬਚਾ, ਆਪਣੇ ਨਿੱਜ-ਭਾਗ ਦੀ ਨਿੰਦਿਆ ਨਾ ਹੋਣ ਦੇ ਕਿ ਕੋਮਾਂ ਉਗਨਾਂ ਦੇ ਉੱਤੇ ਰਾਜ ਕਰਨ । ਦੇਸ-ਦੇਸ ਦੇ ਲੋਕ ਇਹ ਕਿਉਂ ਆਖਣ, ਉਗਨਾਂ ਦਾ ਧਰਮੇਸੁਰ ਕਿੱਥੇ ਹੈ ?

ਧਰਮੇਸੁਰ ਦੀ ਦਯਾ

੧੮ ਤੁਹਾਡੇ ਯਹੋਵਾਹ ਆਪਣੇ ਦੇਸ ਲਈ ਅਣਖੀ ਹੋਇਆ ਅਤੇ ਆਪਣੀ ਧਰਜਾ ਉੱਤੇ ਤੁਸਮ ਖਾਧਾ ।
 ੧੯ ਯਹੋਵਾਹ ਨੇ ਉੱਤਰ ਦੇ ਕੇ ਆਪਣੀ ਧਰਜਾ ਨੂੰ ਆਖਿਆ, ਵੇਖੋ, ਮੈਂ ਤੁਹਾਡੇ ਲਈ ਅੰਨ, ਨਵੀਂ ਮਧ ਅਤੇ ਤੇਲ ਭੇਜਾਂਗਾ ਅਤੇ ਤੁਸੀਂ ਉਸ ਤੋਂ ਰੱਜੋਗੇ, ਮੈਂ ਕੋਮਾਂ ਵਿੱਚ ਤੁਹਾਨੂੰ ਫੇਰ ਨਿੰਦਿਆ ਦਾ ਕਾਰਨ ਨਹੀਂ ਬਣਾਵਾਂਗਾ ।

੨੦ ਮੈਂ ਉੱਤਰ ਤੋਂ ਆਈ ਹੋਈ ਫੌਜ ਨੂੰ ਤੁਹਾਡੇ ਤੋਂ ਦੂਰ ਧੱਕ ਦਿਆਂਗਾ, ਅਤੇ ਉਹ ਨੂੰ ਇੱਕ ਮੁੱਕੇ ਅਤੇ ਵਿਰਾਨ ਦੇਸ ਵਿੱਚ ਭਜਾ ਦਿਆਂਗਾ, ਉਹ ਦਾ ਅਗਲਾ ਹਿੱਸਾ ਪੂਰਬ ਵਿੱਚ ਮਖੁੰਦਰ ਵੱਲ ਅਤੇ ਉਹ ਦਾ ਖਿੱਛਲਾ ਹਿੱਸਾ ਖੱਛਮ ਵੱਲ ਮਖੁੰਦਰ

ਵਿੱਚ ਹੋਵੇਗਾ । ਉਹ ਦੇ ਵਿੱਚੋਂ ਬਦਬੂ ਉੱਠੇਗੀ ਅਤੇ ਸੜ੍ਹਿਆਂਦ ਆਵੇਗੀ, ਰਿਉਂ ਜੋ ਉਸ ਨੇ ਬਹੁਤ ਭੈੜਾ ਰੰਮ ਰੀਤਾ ਹੈ ।

੨੧ ਜੇ ਦੇਸ, ਨਾ ਡਰ ! ਖੁਸ਼ੀ ਮਨਾ ਤੇ ਜਾਨੰਦ ਹੋ, ਰਿਉਂ ਜੋ ਅਹੋਵਾਹ ਨੇ ਵੱਡੇ-ਵੱਡੇ ਰੰਮ ਰੀਤੇ ! ੨੨ ਜੇ ਮੈਦਾਨ ਦੇ ਖਸੂਓ, ਨਾ ਡਰੋ ! ਰਿਉਂ ਜੋ ਉਜਾੜ ਦੀਆਂ ਚਾਰਗਾਹਾਂ ਹਰੀਆਂ ਹੋ ਗਈਆਂ ਹਨ, ਮੁੱਖ ਆਪਣੇ ਫਲ ਦਿੰਦੇ ਹਨ, ਹੰਜੀਰ ਅਤੇ ਅੰਗੂਰੀ ਵੇਲਾਂ ਆਪਣਾ ਖੂਰਾ ਬਲ ਵਿਖਾਉਂਦੀਆਂ ਹਨ ।

੨੩ ਜੇ ਮੀਐਨ ਦੇ ਲੋਰੇ, ਅਹੋਵਾਹ ਆਪਣੇ ਖਰਮੇਸੁਰ ਵਿੱਚ ਖੁਸ਼ੀ ਮਨਾਓ ਅਤੇ ਜਾਨੰਦ ਹੋਵੋ ! ਰਿਉਂ ਜੋ ਉਹ ਨੇ ਤੁਹਾਡੇ ਮੁੱਖ ਲਈ ਖਹਿਲੀ ਵਰਖਾ ਦਿੱਤੀ ਹੈ, ਉਹ ਨੇ ਤੁਹਾਡੇ ਲਈ ਖਹਿਲੀ ਅਤੇ ਖਿੱਛਲੀ ਵਰਖਾ ਵਰਹਾਈ ਹੈ, ਜਿਵੇਂ ਖਹਿਲਾਂ ਹੁੰਦਾ ਸੀ ।

੨੪ ਖਿੜ ਜੰਨ ਨਾਲ ਭਰ ਜਾਣਗੇ ਅਤੇ ਹੋਦਾਂ ਮਯ ਅਤੇ ਤੇਲ ਨਾਲ ਉੱਛਲਣਗੀਆਂ । ੨੫ ਜਿੰਨੇ ਸਾਲਾਂ ਦੀ ਫਮਲ ਨੂੰ ਛੋਟੀ ਟਿੱਡੀਆਂ, ਵੱਡੀ ਟਿੱਡੀਆਂ, ਗੂੰਝਾ ਫੇਰ ਅਤੇ ਟਯੂਸੀ ਮਾਰ ਟਿੱਡੀਆਂ ਨੇ ਅਰਬਾਤ ਮੇਰੀ ਵੱਡੀ ਫੇਜ ਨੇ ਜਿਹੜੀ ਮੈਂ ਤੁਹਾਡੇ ਉੱਤੇ ਘੱਲੀ ਸੀ, ਖਾ ਲਿਆ ਸੀ, ਉਹ ਮੈਂ ਤੁਹਾਨੂੰ ਮੋੜ ਦਿਆਂਗਾ ।

੨੬ ਤੁਸੀਂ ਢਿੱਡ ਭਰ ਕੇ ਖਾਓਗੇ ਅਤੇ ਰੱਜ ਜਾਓਗੇ । ਤੁਸੀਂ ਅਹੋਵਾਹ ਆਪਣੇ ਖਰਮੇਸੁਰ ਦੇ ਨਾਮ ਦੀ ਉਸਤੁਤ ਕਰੋਗੇ, ਜਿਸ ਨੇ ਤੁਹਾਡੇ ਲਈ ਅਚਰਜ ਰੰਮ ਰੀਤੇ ਹਨ, ਮੇਰੀ ਖਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ । ੨੭ ਤਦ ਤੁਸੀਂ ਜਾਣੋਗੇ ਕਿ ਮੈਂ ਇਸਰਾਇਲ ਦੇ ਵਿਚਕਾਰ ਹਾਂ ਅਤੇ ਮੈਂ ਹੀ ਅਹੋਵਾਹ ਤੁਹਾਡਾ ਖਰਮੇਸੁਰ ਹਾਂ, ਅਤੇ ਕੋਈ ਹੋਰ ਨਹੀਂ, ਮੇ ਮੇਰੀ ਖਰਜਾ ਫੇਰ ਕਦੇ ਲੱਜਿਆਵਾਨ ਨਾ ਹੋਵੇਗੀ ।

ਆਤਮਾ ਦਾ ਵਗਾਇਆ ਜਾਣਾ

੨੮ ਇਸ ਤੋਂ ਬਾਅਦ ਜਿਹਾ ਹੋਵੇਗਾ, ਕਿ ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਗਾਵਾਂਗਾ, ਤੁਹਾਡੇ ਖੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ, ਤੁਹਾਡੇ ਬਚੁਰਗ ਸੁਫਨੇ ਵੇਖਣਗੇ ਅਤੇ ਤੁਹਾਡੇ ਜੁਆਨ ਦਰਸਨ ਵੇਖਣਗੇ । ੨੯ ਮਗੋਂ ਮੈਂ ਤੁਹਾਡੇ ਦਾਸਾਂ ਅਤੇ ਦਾਸੀਆਂ ਉੱਤੇ ਵੀ, ਉਨ੍ਹਾਂ ਦਿਨਾਂ ਵਿੱਚ ਆਪਣਾ ਆਤਮਾ ਵਗਾਵਾਂਗਾ ।

੩੦ ਮੈਂ ਆਰਾਮ ਅਤੇ ਯਰਤੀ ਵਿੱਚ ਅਚੰਭੇ ਵਿਖਾਵਾਂਗਾ ਅਰਬਾਤ ਲਗੂ, ਅੱਗ ਅਤੇ ਖੁੰਏਂ ਦਾ ਬੰਮਹ । ੩੧ ਅਹੋਵਾਹ ਦੇ ਉਸ ਵੱਡੇ ਤੇ ਭਿਆਨਕ ਦਿਨ ਦੇ ਆਉਣ ਤੋਂ ਖਹਿਲਾਂ ਸੁਰਜ ਹਨੇਰਾ ਅਤੇ ਚੰਨ ਲਗੂ ਵਰਗਾ ਹੋ ਜਾਵੇਗਾ ! ੩੨ ਉਸ ਵੇਲੇ ਜੋ ਕੋਈ ਅਹੋਵਾਹ ਦਾ ਨਾਮ ਲੈ ਕੇ ਖੁਰਾਰੇਗਾ, ਉਹ ਬਚਾਇਆ ਜਾਵੇਗਾ, ਰਿਉਂ ਜੋ ਅਹੋਵਾਹ ਦੇ ਬਚਨ ਅਨੁਸਾਰ ਮੀਐਨ ਦੇ ਖਗੜ ਵਿੱਚ ਅਤੇ ਅਨੁਸਲਮ ਵਿੱਚ ਛੁਟਕਾਰਾ ਹੋਵੇਗਾ, ਅਤੇ ਜਿਨ੍ਹਾਂ ਨੂੰ ਅਹੋਵਾਹ ਬੁਲਾਵੇ ਉਹ ਬਚਾਏ ਜਾਣਗੇ ।

ਧਰਮੇਸੂਰ ਰੋਮਾਂ ਦਾ ਨਿਯੰਤਰਣ

੧ ਰਿਉਂ ਜੋ ਵੇਖੋ, ਉਗਨਾਂ ਦਿਨਾਂ ਅਤੇ ਉਮ ਸਮੇਂ ਵਿੱਚ, ਜਦ ਮੈਂ ਅਗੂਦਾਗ ਅਤੇ ਅਗੂਸਲਮ ਦੀ ਗੁਲਾਮੀ ਨੂੰ ਮੁਕਾ ਦਿਆਂਗਾ ੨ ਉਮ ਸਮੇਂ ਮੈਂ ਮਾਰੀਆਂ ਰੋਮਾਂ ਨੂੰ ਇਕੱਠਿਆਂ ਰਹਾਂਗਾ ਅਤੇ ਉਗਨਾਂ ਨੂੰ ਅਗੋਸਾਫਾਟ ਦੀ ਘਾਟੀ ਵਿੱਚ ਉਤਾਰ ਲਿਆਵਾਂਗਾ, ਅਤੇ ਉੱਥੇ ਮੈਂ ਆਪਣੀ ਧਰਜਾ ਅਤੇ ਆਪਣੇ ਨਿੱਜ-ਭਾਗ ਇਸਰਾਇਲ ਦੇ ਚਾਰਨ ਉਗਨਾਂ ਦਾ ਨਿਯੰਤਰਣ ਰਹਾਂਗਾ, ਰਿਉਂ ਜੋ ਉਗਨਾਂ ਨੇ ਉਗਨਾਂ ਨੂੰ ਰੋਮਾਂ ਵਿੱਚ ਖਿਲਾਰ ਦਿੱਤਾ ਅਤੇ ਮੇਰੇ ਦੇਸ ਨੂੰ ਵੰਡ ਲਿਆ, ੩ ਅਤੇ ਮੇਰੀ ਧਰਜਾ ਉੱਤੇ ਧਰਚੀਆਂ ਧਾਈਆਂ ਅਤੇ ਇੱਕ ਮੁੰਡਾ ਵੇਸਵਾ ਦੇ ਬਦਲੇ ਵਿੱਚ ਦੇ ਦਿੱਤਾ ਅਤੇ ਮਯ ਧੀਣ ਲਈ ਇੱਕ ਕੁੜੀ ਵੇਚ ਦਿੱਤੀ !

੪ ਜੇ ਸੂਰ ਅਤੇ ਸੀਦੋਨ ਅਤੇ ਫਲਿਸਤ ਦੇ ਸਾਰੇ ਇਲਾਕੇ, ਤੁਗਾਡਾ ਮੇਰੇ ਨਾਲ ਰੀ ਰੋਮ ? ਰੀ ਤੁਸੀਂ ਮੈਨੂੰ ਬਦਲਾ ਦਿਓ ? ਜੇਕਰ ਤੁਸੀਂ ਮੈਨੂੰ ਬਦਲਾ ਵੀ ਦਿਓ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ ! ੫ ਰਿਉਂ ਜੋ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਮਨਭਾਉਂਦੇ ਪਦਾਰਥ ਆਪਣੇ ਮੰਦਰਾਂ ਵਿੱਚ ਲੈ ਗਏ ੬ ਅਤੇ ਅਗੂਦਾਗ ਅਤੇ ਅਗੂਸਲਮ ਦੇ ਲੋਕਾਂ ਨੂੰ ਯੂਨਾਨੀਆਂ ਰੋਲ ਇਸ ਲਈ ਵੇਚ ਦਿੱਤਾ ਤਾਂ ਜੋ ਤੁਸੀਂ ਉਗਨਾਂ ਨੂੰ ਉਗਨਾਂ ਦੀ ਗੱਦ ਤੋਂ ਦੂਰ ਰਹੋ । ੭ ਇਸ ਲਈ ਵੇਖੋ, ਮੈਂ ਉਗਨਾਂ ਨੂੰ ਉਮ ਥਾਂ ਤੋਂ ਜਿੱਥੇ ਤੁਸੀਂ ਉਗਨਾਂ ਨੂੰ ਵੇਚ ਦਿੱਤਾ, ਉਠਾਵਾਂਗਾ ਅਤੇ ਤੁਹਾਡਾ ਬਦਲਾ ਤੁਹਾਡੇ ਸਿਰਾਂ ਉੱਤੇ ਮੋੜ ਦਿਆਂਗਾ ੮ ਅਤੇ ਮੈਂ ਤੁਹਾਡੇ ਖੱਤਰਾਂ ਅਤੇ ਤੁਹਾਡੀਆਂ ਧੀਆਂ ਨੂੰ ਅਗੂਦੀਆਂ ਦੇ ਗੱਥ ਵੇਚਾਂਗਾ ਅਤੇ ਉਗ ਉਗਨਾਂ ਨੂੰ ਸਥਾਈਆਂ ਰੋਲ ਜੋ ਇੱਕ ਦੂਰ ਦੇਸ ਦੀ ਰੋਮ ਹੈ, ਵੇਚਣਗੇ ਰਿਉਂ ਜੋ ਅਗੋਵਾਗ ਨੇ ਇਹ ਆਖਿਆ ਹੈ !

੯ ਰੋਮਾਂ ਵਿੱਚ ਇਸ ਗੱਲ ਦੀ ਘੋਸ਼ਣਾ ਰਹੇ, ਲੜਾਈ ਦੀ ਤਿਆਰੀ ਰਹੇ, ਸੂਰਮਿਆਂ ਨੂੰ ਧਰੋ, ਤਾਂ ਜੋ ਸਾਰੇ ਯੇਥੇ ਨੇੜੇ ਆਉਣ, ਉਗ ਉਤਾਰਾਂ ਆਉਣ ! ੧੦ ਤੁਸੀਂ ਆਪਣਿਆਂ ਗਲਾਂ ਦੀ ਫਾਲ ਨੂੰ ਕੁੱਟ ਕੇ ਤਲਵਾਰਾਂ ਅਤੇ ਆਪਣਿਆਂ ਦਾਤਰਿਆਂ ਨੂੰ ਬਰਛੀਆਂ ਬਣਾਓ ! ਅਤੇ ਜੇ ਰਮਜੋਰ ਹੈ, ਉਗ ਆਖੋ, ਮੈਂ ਸੂਰਬੀਰ ਹਾਂ !

੧੧ ਜੇ ਆਲੇ-ਦੁਆਲੇ ਦੀ ਉ ਮਾਰੀਓ ਰੋਮੇ, ਛੇਤੀ ਨਾਲ ਆਓ ਅਤੇ ਇਕੱਠਿਆਂ ਹੋ ਜਾਓ ! ਜੇ ਅਗੋਵਾਗ, ਉੱਥੇ ਆਪਣੇ ਸੂਰਬੀਰਾਂ ਨੂੰ ਉਤਾਰ ਦੇ । ੧੨ ਰੋਮਾਂ ਆਪਣੇ ਆਪ ਨੂੰ ਉਰਸਾਉਣ ਅਤੇ ਅਗੋਸਾਫਾਟ ਦੀ ਘਾਟੀ ਵਿੱਚ ਜਾਣ, ਰਿਉਂ ਜੋ ਮੈਂ ਉੱਥੇ ਬੈਠ ਕੇ ਆਲੇ-ਦੁਆਲੇ ਦੀਆਂ ਮਾਰੀਆਂ ਰੋਮਾਂ ਦਾ ਨਿਯੰਤਰਣ ਰਹਾਂਗਾ ।

੧੩ ਦਾਤੀ ਚਲਾਉ ਰਿਉਂ ਜੋ ਫਮਲ ਖੱਰ ਗਈ ਹੈ । ਆਉ, ਦਾਖਾ ਨੂੰ ਮਿੱਥੋ ਰਿਉਂਰਿ ਹੋਦ ਭਰ ਗਈ ਹੈ, ਮਟਰੇ ਭਰ-ਭਰ ਉੱਛਲਦੇ ਹਨ, ਰਿਉਂ ਜੋ ਉਹਨਾਂ ਦੀ ਬੁਰਿਆਈ ਬਹੁਤ ਵੱਡੀ ਹੈ ।

੧੪ ਨਬੇੜੇ ਦੀ ਘਾਟੀ ਵਿੱਚ ਭੀੜਾਂ ਦੀਆਂ ਭੀੜਾਂ ! ਰਿਉਂ ਜੋ ਨਬੇੜੇ ਦੀ ਘਾਟੀ ਵਿੱਚ ਯਹੋਵਾਹ ਦਾ ਦਿਨ ਨੇੜੇ ਹੈ ! ੧੫ ਮੂਰਜ ਆਤੇ ਚੰਦ ਰਾਲੇ ਹੋ ਗਏ ਹਨ, ਤਾਰੇ ਆਪਣੀ ਚਮਕ ਨਹੀਂ ਦਿੰਦੇ !

ਯਰਮੇਸੁਰ ਆਪਣੇ ਲੋਕਾਂ ਨੂੰ ਬਰਕਤ ਦੇਵੇਗਾ

੧੬ ਯਹੋਵਾਹ ਮੀਯੋਨ ਤੋਂ ਗੱਜੇਗਾ ਆਤੇ ਯਰੂਸਲਮ ਤੋਂ ਆਪਣੀ ਵੱਡੀ ਆਵਾਜ਼ ਸੁਣਾਵੇਗਾ, ਆਰਾਮ ਆਤੇ ਯਰਤੀ ਰੰਬਣਗੇ ਯਰ ਯਹੋਵਾਹ ਆਪਣੀ ਯਰਜਾ ਲਈ ਯਨਾਹ ਆਤੇ ਟਿਸਰਾਏਲੀਆਂ ਲਈ ਗੜ੍ਹ ਹੋਵੇਗਾ ।

੧੭ ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਯਰਮੇਸੁਰ ਹਾਂ, ਜੋ ਆਪਣੇ ਯਵਿੱਤਰ ਯਹਾੜ ਮੀਯੋਨ ਵਿੱਚ ਵੱਸਦਾ ਹਾਂ, ਯਰੂਸਲਮ ਯਵਿੱਤਰ ਹੋਵੇਗਾ, ਆਤੇ ਉਯਰੇ ਉਸ ਦੇ ਵਿੱਚੋਂ ਫੇਰ ਰਦੇ ਨਾ ਲੰਘਣਗੇ ।

੧੮ ਉਸ ਦਿਨ ਆਜਿਹਾ ਹੋਵੇਗਾ ਕਿ ਯਹਾੜਾਂ ਤੋਂ ਮਿੱਠੀ ਮਯ ਚੋਵੇਗੀ ਆਤੇ ਟਿੱਲਿਆਂ ਤੋਂ ਦੁੱਧ ਵਗੇਗਾ, ਯਹੂਦਾਹ ਦੀਆਂ ਮਾਰੀਆਂ ਨਦੀਆਂ ਵਿੱਚ ਘਾਣੀ ਵਗੇਗਾ, ਯਹੋਵਾਹ ਦੇ ਭਵਨ ਤੋਂ ਇੱਕ ਚਮਕਾ ਨਿੱਕਲੇਗਾ ਆਤੇ ਸਿੱਟੀਮ ਦੀ ਵਾਦੀ ਨੂੰ ਸਿੱਜੇਗਾ ।

੧੯ ਯਹੂਦਾਹ ਦੇ ਵੰਸ ਉੱਤੇ ਜ਼ੁਲਮ ਕਰਨ ਦੇ ਕਾਰਨ, ਮਿਸਰ ਵਿਰਾਨ ਹੋ ਜਾਵੇਗਾ ਆਤੇ ਆਦੇਮ ਇੱਕ ਸੁੰਨਮਾਨ ਉਜਾੜ ਹੋ ਜਾਵੇਗਾ, ਰਿਉਂ ਜੋ ਉਹਨਾਂ ਨੇ ਉਹਨਾਂ ਦੇ ਦੇਸ ਵਿੱਚ ਨਿਰਦੋਸ਼ ਲਹੂ ਵਗਾਇਆ । ੨੦ ਯਰ ਯਹੂਦਾਹ ਸਦਾ ਲਈ ਆਤੇ ਯਰੂਸਲਮ ਘੀੜੀਓਂ ਘੀੜੀ ਵੱਸਿਆ ਰਹੇਗਾ । ੨੧ ਮੈਂ ਉਹਨਾਂ ਨੂੰ ਖੂਨ ਦੇ ਦੇਸ ਤੋਂ ਨਿਰਦੋਸ਼ ਠਹਿਰਾਵਾਂਗਾ, ਜਿਹੜਾ ਮੈਂ ਗੁਣ ਤੱਕ ਨਿਰਦੋਸ਼ ਨਹੀਂ ਠਹਿਰਾਇਆ ਸੀ, ਰਿਉਂ ਜੋ ਯਹੋਵਾਹ ਮੀਯੋਨ ਵਿੱਚ ਵੱਸਦਾ ਹੈ ।

ਯੰਜਾਬੀ ਘਾਟੀਬਲ

The Indian Revised Version Holy Bible in the Eastern Punjabi
language of India (BCS 2017)

copyright © 2017 Bridge Connectivity Solutions

Language: ਯੰਜਾਬੀ (Panjabi, Eastern)

Status of the project:

- Stage 1 - Initial Drafting by Mother Tongue Translators -- Completed
- Stage 2 - Community Checking by Church -- Completed
- Stage 3 - Local Consultant (Theologian/Linguist) Checking -- Completed
- Stage 4 - Church Network Leaders Checking -- Completed
- Stage 5 - Further Quality Checking -- In Progress

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2018-11-30

PDF generated using Haiola and XeLaTeX on 13 Mar 2019 from source files dated 13 Mar 2019

cd7c015e-4054-5fc3-99ad-dacf629d4ee1